

ਤੀਤੰ ਪੜ੍ਹੀ

I ਅਨਨਤਜੀਵਨਸਜਾਸਾਤੇ ਜਾਤਾਯਾ ਈਸ਼ੂਰਭਕਤੇ ਰਜੋਗਾਜਸਜ
ਸਤਜਮਤਸਜ ਯਤ੍ ਤੜੁਜਵਾਨੰ ਯਸ਼ਚ ਵਿਸ਼ੂਾਸ ਈਸ਼ੂਰਸਜਾਭਿਰੁਚਿਤਲੋਕੈ
ਰਲਭਜਤੇ ਤਦਰਬੰ

II ਯੀਸੁਖੀਸ਼ੂਟਸਜ ਪ੍ਰੇਰਿਤ ਈਸ਼ੂਰਸਜ ਦਾਸਃ ਪੌਲੋ(ਅ)ਹੰ
ਸਾਧਾਰਣਵਿਸ਼ੂਸਾਤ੍ ਮਮ ਪ੍ਰਕੁਤੰ ਧਰੰਮਪੁਤੰ ਤੀਤੰ ਪ੍ਰਤਿ ਲਿਖਮਿ।

III ਨਿਸ਼ੂਕਪਟ ਈਸ਼ੂਰ ਆਦਿਕਾਲਾਤ੍ ਪੁਰੱਵੰ ਤੜ੍ ਜੀਵਨੰ ਪ੍ਰਤਿਜਵਾਤਵਾਨ੍
ਸੂਨਿਰੁਪਿਤਸਮਯੇ ਚ ਘੋਸ਼ਣਯਾ ਤੜ੍ ਪ੍ਰਕਾਸ਼ਿਤਵਾਨ੍।

IV ਮਮ ਤ੍ਰਾਤੁਰੀਸ਼ੂਰਸਜਾਜ੍ਞਵਾ ਚ ਤਸਜ ਘੋਸ਼ਟੰ ਮਿਜਿ ਸਮਰਪਿਤਮ੍ ਅਭੂਤਾ
ਆਸਮਾਕੰ ਤਾਤ ਈਸ਼ੂਰੋ ਪਰਿਤ੍ਰਾਤਾ ਪ੍ਰਭੁ ਰਜੀਸ਼ੂਪ੍ਰੀਸ਼ੂਟਸ਼ਚ ਤੁਭਜਮ੍ ਅਨੁਗ੍ਰਹੰ
ਦਯਾਂ ਸਾਨ੍ਨਿਤਿਵਾਚ ਵਿਤਰਤਾ।

V ਤੂੰ ਯਦ੍ ਅਸਮਪੁਰਣਕਾਰੱਯਾਣਿ ਸਮਪੂਰਯੇ ਰੁਮਦੀਯਾਦੇਸ਼ਾਂਚ ਪ੍ਰਤਿਨਗਰੰ
ਪ੍ਰਾਚੀਨਗਣਾਨ੍ ਨਿਯੋਜਯੇਸਤਦਰਖਮਹੰ ਤੂਂ ਕ੍ਰੀਤਜੁਪਦੂਪੈ ਸਥਾਪਯਿਤੂ
ਗਤਵਾਨ੍।

VI ਤਸਮਾਦ੍ ਯੋ ਨਰੋ (ਅ)ਨਿਨਦਿਤ ਏਕਸਜਾ ਯੋਸ਼ਿਤਃ ਸੂਅਮੀ ਵਿਸ਼ੂਸਿਨਾਮ੍
ਅਪਚਯਸਯਾਵਾਧਯਯਜਤੂਸਜ ਵਾ ਦੋਸ਼ੇਣਾਲਿਪ੍ਤਾਨਾਵਾਚ ਸਨਤਾਨਾਨਾਂ ਜਨਕੋ
ਭਵਤਿ ਸ ਏਵੇ ਯੋਗਯਾ।

VII ਯਤੇ ਹੇਠੇਰਦਯਕਸ਼ੇ਷ੇਸ਼ੂਰਸਜ ਗੁਹਾਦਯਕਸ਼ੇ਷ੇਵਾਨਿਨਦਨੀਯੇਨ
ਭਵਿਤਵਯੀ ਤੇਨ ਸੈੱਛਾਚਾਰਿਣਾ ਕ੍ਰੋਧਿਨਾ ਪਾਨਾਸਕ੍ਰੇਨ ਪ੍ਰਹਾਰਕੇਣ ਲੋਭਿਨਾ ਵਾ
ਨ ਭਵਿਤਵਯੰ

VIII ਕਿਨ੍ਡੂਤਿਥਿਸੇਵਕੇਨ ਸੱਲੋਕਾਨੁਰਾਗਿਣਾ ਵਿਨੀਤੇਨ ਨਜਾਂਯੇਨ
ਧਾਰੰਮਿਕੇਣ ਜਿਤੈਨਿਦ੍ਰਿਯੇਣ ਚ ਭਵਿਤਵਯੰ,

IX ਉਪਦੇਸ਼ੇ ਚ ਵਿਸ਼ੂਸਤੰ ਵਾਕਯੰ ਤੇਨ ਧਾਰਿਤਵਯੰ ਯਤਃ ਸ ਯਦ੍
ਯਥਾਰਥੇਨੈਪਦੇਸ਼ੇਨ ਲੋਕਾਨ੍ ਵਿਨੇਤੰ ਵਿਘਨਕਾਰਿਣਸ਼ਚ ਨਿਰੁਤਰਾਨ੍ ਕਰੱਤੰ
ਸ਼ਕਨੁਯਾਤ੍ ਤੜ੍ ਆਵਸ਼ਯਕੀ।

X ਯਤਸ੍ਰਤੇ ਬਹਵੇ (ਅ)ਵਾਧਿਆ ਅਨਰੁਖਕਵਾਕਜਵਾਦਿਨਃ ਪ੍ਰਵਵਚਕਾਸ਼ਚ
ਸਨਤਿ ਵਿਸੋਸ਼ਤਸ੍ਰਥਿਨੜੂਚਾਂ ਮਧਯੇ ਕੇਚਿਤ੍ ਤਾਦੁਸ਼ਾ ਲੋਕਾਃ ਸਨਤਿ।

XI ਤੇਸ਼ਾਵਚ ਵਾਗ੍ਰੋਧ ਆਵਸ਼ਯਕੇ ਯਤਸ੍ਰਤੇ
ਕੁਤਸਿਤਲਾਭਸਾਮਾਨੁਚਿਤਾਨਿ ਵਾਕਯਾਨਿ ਸ਼ਿਕਸ਼ਧਨਤੇ
ਨਿਖਿਲਪਰਿਵਾਰਾਣਿ ਸੁਮਤਿਨਾਸ਼ਧਨਤਿ।

XII ਤੇਸ਼ਾਂ ਸੂਦੇਸ਼ੀਯ ਏਕੇ ਭਵਿਸ਼ਯਦੂਦੀ ਵਚਨਮਿਦਮੁਕਤਵਾਨ੍, ਯਥਾ,
ਕ੍ਰੀਤੀਯਮਾਨਵਾਃ ਸਰੱਵੇ ਸਦਾ ਕਾਪਟਯਵਾਦਿਨਃ। ਹਿੰਸਤਨਤੁਸਮਾਨਾਸ੍ਰੇ
(ਅ)ਲਸਾਸ਼ਚੋਦਰਭਾਰਤਿ॥

XIII ਸਾਕਸ਼ਯਮੇਤ੍ਤੁ ਤਥਯੰ, ਅਤੋ਽ੈ ਹੇਤੋਸ੍ਰਤ੍ਤੁ ਤਾਨ੍ ਗਾਚੰ ਭਰ੍ਤਸਯ ਤੇ ਚ
ਯਥਾ ਵਿਸ਼ਾਸੇ ਸੂਸਥਾ ਭਵੇਯੁ

XIV ਰਿਜਹੂਦੀਯੋਪਾਖਯਾਨੇਸੁ ਸਤਯਮਤਭ੍ਰਸ਼ਟਾਨਾਂ ਮਾਨਵਾਨਾਮ੍ ਆਜ਼ਵਾਸੁ
ਚ ਮਨਾਂਸਿ ਨ ਨਿਵੇਸ਼ਯੇਯੁਸ੍ਰਥਾਦਿਸਾ।

XV ਸੁਚੀਨਾਂ ਕੁਤੇ ਸਰੱਵਾਣਯੇਵ ਸੁਚੀਨਿ ਭਵਨਤਿ ਕਿਨਤੁ ਕਲਝਕਿਤਾਨਾਮ੍
ਅਵਿਸੂਾਸਿਨਾਵਚ ਕੁਤੇ ਸੁਚਿ ਕਿਮਧਿ ਨ ਭਵਤਿ ਯਤਸ੍ਰੇਸ਼ਾਂ ਬੁੱਧਯਃ
ਸੰਵੇਦਾਸ਼ਚ ਕਲਝਕਿਤਾਃ ਸਨਤਿ।

XVI ਈਸ਼ੂਰਸਯ ਜਵਾਨੀ ਤੇ ਪ੍ਰਤਿਜਾਨਨਤਿ ਕਿਨਤੁ ਕਰੰਮਭਿਸ੍ਰਤਦ੍
ਅਨਝਗੀਕੁਰੱਵਤੇ ਯਤਸ੍ਰਤੇ ਗਰ੍ਵਿਤਾ ਅਨਾਜ਼ਵਾਗ੍ਰਾਹਿਣਃ
ਸਰੱਵਸ੍ਰਤਕਰੰਮਣਸ਼ਚਾਯੋਗਯਾਃ ਸਨਤਿ।

II

I ਯਥਾਰੁਖਸਯੋਪਦੇਸ਼ਸਯ ਵਾਕਯਾਨਿ ਤੂਯਾ ਕਥਯਨਤਾਂ

II ਵਿਸੋਸ਼ਤਸ੍ਰਥ ਪ੍ਰਾਚੀਨਲੋਕਾ ਯਥਾ ਪ੍ਰਬੁੱਧਾ ਧੀਰਾ ਵਿਨੀਤਾ ਵਿਸ਼ਾਸੇ ਪ੍ਰੇਮਨਿ
ਸਹਿਸ਼ੁਣਤਾਯਾਵਚ ਸੂਸਥਾ ਭਵੇਯੁਸ੍ਰਤਦੂਤ

III ਪ੍ਰਾਚੀਨਯੋਸ਼ਿਤੇ(ਅ)ਪਿ ਯਥਾ ਧਰੰਮਯੋਗਯਾਮ੍ ਆਚਾਰੰ ਕੁਰੱਧੁਃ
ਪਰਨਿਨਦਕਾ ਬਹੁਮਦਯਪਾਨਸਯ ਨਿਘਨਾਸ਼ਚ ਨ ਭਵੇਯੁਃ

IV ਕਿਨਤੁ ਸੁਸ਼ਿਕਸ਼ਾਕਾਰਿਣਯਃ ਸਤਯ ਈਸ਼ੂਰਸਯ ਵਾਕਯੰ ਯਤ੍
ਨ ਨਿਨਦਯੇਤ ਤਦਰ੍ਥੰ ਯੁਵਤੀਃ ਸੁਸ਼ੀਲਤਾਮ੍ ਅਰੁਧਤਾਃ ਪਤਿਸ਼ਨੇਹਮ੍
ਅਪਤਯਸ੍ਰਨੇਰੰ

V ਵਿਨੀਤਿ ਸੁਚਿੜ੍ਹ ਗੁਹਿਣੀੜ੍ਹ ਸੌਜਨਯੰ ਸ਼ਾਮਿਨਿਘਨਵਾਦਿਸ਼ੇਯੁਸਤਥਾ
ਤੂਯਾ ਕਥਜਤਾਂ।

VI ਤਦੂਦ ਯੂਨੋ(ਅ)ਪਿ ਵਿਨੀਤਯੇ ਪ੍ਰਬੋਧਯ।

VII ਤੁਵਾਚ ਸਰੱਵਵਿਸ਼ਯੇ ਸ੍ਰੀ ਸਤਕਰੰਮਣਾਂ ਦੁਸ਼ਟਾਨ੍ਤੰ ਦਰਸ਼ਯ
ਸ਼ਿਕਸ਼ਾਯਾਵਾਚਾਵਿਕੁਤ੍ਰੰ ਧੀਰਤਾਂ ਯਥਾਰਥੰ

VIII ਨਿਰੱਦੇਸ਼ਵਾਚ ਵਾਕਯੰ ਪ੍ਰਕਾਸ਼ਯ ਤੇਨ ਵਿਪਕਸ਼ੇ ਯੁਸ਼ਮਾਕਮ੍
ਅਪਵਾਦਸਯ ਕਿਮਪਿ ਛਿਦ੍ਰੰ ਨ ਪ੍ਰਾਪਯ ਤ੍ਰਪਿਸ਼ਯਤੇ।

IX ਦਾਸਾਸੁਚ ਯਤ ਸੂਪ੍ਰਭੂਨਾਂ ਨਿਘਨਾਃ ਸਰੱਵਵਿਸ਼ਯੇ ਤੁਸ਼ਟਿਜਨਕਾਸੁਚ
ਭਵੇਯੁਃ ਪ੍ਰਤਜੁਤਰੰ ਨ ਕੁਰੰਯੁਃ।

X ਕਿਮਪਿ ਨਾਪਹਰੇਯੁਃ ਕਿਨਤੁ ਪੂਰਣਾਂ ਸੁਵਿਸੂਸਤਤਾਂ ਪ੍ਰਕਾਸ਼ਯੇਯੁਰਿਤਿ
ਤਾਨ੍ਤ ਆਦਿਸ਼ਾ ਯਤ ਏਵਮਪ੍ਰਕਾਰੇਣਾਸਮਕੰ ਤ੍ਰਾਤੁਰੀਸੂਰਸਯ ਸ਼ਿਕਸ਼ਾ
ਸਰੱਵਵਿਸ਼ਯੇ ਤੈ ਰਭੂਸ਼ਿਤਵਯਾ।

XI ਯਤੇ ਹੇਤੇਸ਼੍ਰਾਣਾਜਨਕ ਈਸੂਰਸਯਾਨੁਗ੍ਰਹਾਃ ਸਰੱਵਾਨ੍ਤ ਮਾਨਵਾਨ੍ਤ
ਪ੍ਰਤਜੁਦਿਤਵਾਨ੍ਤ।

XII ਸ ਚਾਸੁਮਾਨ੍ਤ ਇਦੰ ਸ਼ਿਕਸ਼ਯਤਿ ਯਦ੍ ਵਯਮ੍ ਅਧਰੰਮ੍
ਸਾਂਸਾਰਿਕਾਬਿਲਾਸਾਂਸ਼ਚਾਨਕਾਗੀਕੁਤਯ ਵਿਨੀਤਤੇਨ ਨਯਾਖੇਨਸੂਰਭਕਤਯਾ
ਚੇਹਲੇਕੇ ਆਖੁ ਰਯਾਪਯਾਮਾਃ,

XIII ਪਰਮਸੁਖਸਯਾਸਮਾਨ੍ਤ ਅਤਥਤੇ (ਅ)ਸਮਾਕੰ ਮਹਤ ਈਸੂਰਸਯ ਤ੍ਰਾਣਕਰੁੱਤ
ਰਜੀਸੁਖੀਸੂਟਸਯ ਪ੍ਰਭਾਵਸਯੇਦਯੰ ਪ੍ਰਤੀਕਸ਼ਾਮਹੋ।

XIV ਯਤਾਃ ਸ ਯਥਾਸਮਾਨ੍ਤ ਸਰੱਵਸਮਾਦ੍ ਅਧਰੰਮਾਤ੍ ਮੋਚਯਿਤ੍ਵਾ
ਨਿਜਾਧਿਕਾਰਸੂਰੂਪੰ ਸਤਕਰੰਮਸੂਤਸੁਕਮ੍ ਏਕੰ ਪ੍ਰਜਾਵਰਗੰ ਪਾਵਯੇਤ੍ ਤਦਰਖਮ੍
ਅਸਮਾਕੰ ਕੁਤੇ ਆਤਮਦਾਨ੍ਤ ਕੁਤਵਾਨ੍ਤ।

XV ਏਤਾਨਿ ਭਾਸ਼ਸੂ ਪੁਰਣਸਮਰਥਯੇਨ ਚਾਦਿਸ਼ ਪ੍ਰਬੋਧਯ ਚ, ਕੋ(ਅ)ਪਿ ਤੂਂ
ਨਾਵਮਨਯਤਾਂ।

III

I ਤੇ ਯਥਾ ਦੇਸ਼ਾਧਿਪਾਨਾਂ ਸ਼ਾਸਕਾਨਾਵਾਚ ਨਿਘਨਾ ਆਜ਼ਵਾਗ੍ਰਾਹਿਣਸੁਚ
ਸਰੱਵਸਮੈ ਸਤਕਰੰਮਣੇ ਸੁਸੱਜਾਸੁਚ ਭਵੇਯੁਃ।

II ਕਮਪਿ ਨ ਨਿਨਦੇਯੁ ਰਨਿੱਵਿਰੋਧਿਨਃ ਕਸ਼ਾਨੁਤਾਸੂਚ ਭਵੇਯੁਃ ਸਰ੍ਵਵਾਨੁ
ਪ੍ਰਤਿ ਚ ਪੂਰਣੀ ਮੁਦੂਰੂ ਪ੍ਰਕਾਸ਼ਯੇਯੁਸੂਚੇਤਿ ਤਾਨੁ ਆਦਿਸ਼ਾ।

III ਯਤਃ ਪੁਰੱਵੰ ਵਜਮਪਿ ਨਿਰੱਬੋਧਾ ਅਨਾਜ੍ਵਾਗੁਹਿਟੇ ਬ੍ਰਾਨੁਤਾ
ਨਾਨਾਭਿਲਾਸ਼ਾਣਾਂ ਸੁਖਾਨਾਵਚ ਦਾਸੇਯਾ ਦੁਸ਼ਟਤੈਰਸ਼ਾਚਾਰਿਟੇ ਘੁਣਿਤਾਃ
ਪਰਸਪਰੀ ਵੇਸ਼ਿਣਸੂਚਾਭਵਾਮਾਃ।

IV ਕਿਨ੍ਤੂਸਮਾਕੰ ਝਾਤੁਰੀਸੂਰਸਜ ਯਾ ਦਯਾ ਮਰੱਤਜਾਨਾਂ ਪ੍ਰਤਿ ਚ ਯਾ
ਪ੍ਰੀਤਿਸੂਤਸਜਾਃ ਪ੍ਰਾਦੁਰਭਾਵੇ ਜਾਤੇ।

V ਵਯਮ੍ ਆਤਮਕੁਤੇਭਜੇ ਧਰੰਮਕਰੰਮਭਜਸੂਤਨਹਿ ਕਿਨ੍ਤੁ ਤਸਜ ਕੁਪਾਤਃ
ਪੁਨਰਜਨਮਰੂਪੇਣ ਪ੍ਰਕਸ਼ਾਲਨੇਨ ਪ੍ਰਵਿਤੁਸਜਾਤਮਨੇ ਨੂਤਨੀਕਰਣੇਨ ਚ
ਤਸਮਾਤੁ ਪਰਿਤ੍ਰਾਣਾਂ ਪ੍ਰਾਪਤਾਃ।

VI ਸ ਚਾਸਮਾਕੰ ਝਾਤ੍ਰਾ ਯੀਸੁਖੀਸੂਟੇਨਾਸਮਦੁਪਰਿ ਤਮ੍ ਆਤਮਾਨੰ ਪ੍ਰਚੁਰਤੈਨ
ਫੁਸੂਟਵਾਨਾ।

VII ਇੱਥੰ ਵਯੰ ਤਸਜਾਨੁਗੁਹੇਣ ਸਪੁਣਜੀਭੂਯ
ਪ੍ਰਤਿਜਾਸ਼ਯਾਨਨੁਤਜੀਵਨਸਯਾਧਿਕਾਰਿਣੇ ਜਾਤਾ॥

VIII ਵਾਕਜਮੇਤਦ ਵਿਸ਼ੂਸਨੀਯਮ੍ ਅਤੇ ਹੇਤੇਰੀਸੂਰੇ ਯੇ ਵਿਸ਼ੂਸਿਤਵਨੁਤਸੂਤੇ
ਯਥਾ ਸਤਕਰੰਮਾਣਜਨਨੁਤਿਸੂਠੇਯੁਸੂਤਥਾ ਤਾਨੁ ਦੁਚਮ੍ ਆਜ੍ਵਾਪਯੇਤਿ
ਮਮਾਭਿਮਤੀ ਤਾਨਜੇਵੱਤਮਾਨਿ ਮਾਨਵੇਭਯਾ ਫਲਦਾਨਿ ਚ ਭਵਨੁਤਿ।

IX ਮੁਢੇਭਯਾ ਪ੍ਰਸ਼ਨਵੰਸਾਵਲਿਵਿਵਾਏਭਜੇ ਵਜਵਸਥਾਯਾ ਵਿਤਣੁਡਾਭਜਸੂਚ
ਨਿਵਰੁੱਤਸੂ ਯਤਸੂਤਾ ਨਿਸੂਫਲਾ ਅਨਰਥਕਾਸੂਚ ਭਵਨੁਤਿ।

X ਯੇ ਜਨੋ ਬਿਭਿਤਸੂਸੂਤਮ੍ ਏਕਵਾਰੰ ਦਿੱਤੁਰੰਵਾ ਪ੍ਰਬੇਧਯ ਦੂਰੀਕੁਰੁ,

XI ਯਤਸੂਤਾਦੂਸੋ ਜਨੋ ਵਿਪਥਗਾਮੀ ਪਾਪਿਸੂਠ ਆਤਮਦੋਸ਼ਕਸੂਚ ਭਵਤੀਤਿ
ਤੂਯਾ ਜ੍ਵਾਯਤਾਂ।

XII ਯਦਾਹਮ੍ ਆਰੱਤਿਮਾਂ ਤੁਖਿਰੰ ਵਾ ਤਵ ਸਮੀਪੰ ਪ੍ਰੇਸ਼ਿਸ਼ਯਾਮੀ ਤਦਾ ਤੂ
ਨੀਕਪਲੌ ਮਮ ਸਮੀਪਮ੍ ਆਗਨੁੰ ਯਤਸੂ ਯਤਸੂਤੈਵਾਰੰ ਸੀਤਕਾਲੰ ਯਾਪਯਿਤੁੰ
ਮਤਿਮ੍ ਅਕਾਰੁਸੀ।

XIII ਵਜਵਸਥਾਪਕਃ ਸੀਨਾ ਆਪੱਲੁਸੂਚੈਤਯੋਃ ਕਸਯਾਪਯਭਾਵੇ ਯੰਨ ਭਵੇਤ
ਤਦਰੰਬੰ ਤੌ ਯਤਨੇਨ ਤੂਯਾ ਵਿਸੁਜਜੇਤਾਂ।

XIV ਅਪਰਮੁ ਅਸਮਦੀਯਲੋਕਾ ਯੰਨਿਸ਼੍ਟਫਲਾ ਨ ਭਵੇਯੁਸਤਦਰਬੰ
ਪ੍ਰਯੋਜਨੀਯੋਪਕਾਰਾਯਾ ਸਤਕਰਮਾਣਜਨਸ਼੍ਠਾਤੁੰ ਸਿਕਸ਼ਨਤਾਂ।

XV ਮਮ ਸਝਗਿਨਃ ਸੱਵੇ ਤੂਂ ਨਮਸਕੁਰੱਵਤੋ ਧੇ ਵਿਸ਼ੂਸਾਦ੍ ਅਸਮਾਸੁ
ਪ੍ਰੀਯਨਤੇ ਤਾਨੁ ਨਮਸਕੁਰੁ; ਸਰੱਵੇਸ਼ੁ ਯੁਸ਼ਮਾਸੂਨਗ੍ਰਹੇ ਭੂਯਾਤ੍ ਆਮੇਨ੍।

0 Sanskrit Bible (NT) in Punjabi Script

(ਸਤਨਵੇਦਾਂ)

New Testament in Sanskrit Language; printed in Punjabi Script

copyright © 2018 SanskritBible.in

Language: Saṃskṛtam

Contributor: SanskritBible.in

Thank you for your interest in Sanskrit Bible.

Sanskrit Bible (NT) is freely available in 22 different scripts of your choice. This edition is in Punjabi script and is based on the Sanskrit translation of the Holy Bible published by Calcutta Baptist Missionaries in 1851. Please visit SanskritBible.in to learn more about Sanskrit Bible and to download various free Christian literature.

This translation is made available to you under the terms of the Creative Commons Attribution Share-Alike license 4.0.

You have permission to share and redistribute this Bible translation in any format and to make reasonable revisions and adaptations of this translation, provided that:

You include the above copyright and source information.

If you make any changes to the text, you must indicate that you did so in a way that makes it clear that the original licensor is not necessarily endorsing your changes.

If you redistribute this text, you must distribute your contributions under the same license as the original.

Pictures included with Scriptures and other documents on this site are licensed just for use with those Scriptures and documents. For other uses, please contact the respective copyright owners.

Note that in addition to the rules above, revising and adapting God's Word involves a great responsibility to be true to God's Word. See Revelation 22:18-19.

2020-01-01

PDF generated using Haiola and XeLaTeX on 11 Nov 2022 from source files dated 29 Jan 2022

66a38c0b-47b8-5705-8ceb-48279edcee79